

 Print Page

Sri Guru Granth Sahib

Displaying 1130 of

ਗਿਆਨ ਅੰਜਨੁ ਸਤਿਗੁਰ ਤੇ ਹੋਇ ॥

Giaan Anjan Sathigur Thae Hoe ||

The ointment of spiritual wisdom is obtained from the True Guru.

ਭੈਰਉ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧

Raag Bhaira-o Guru Amar Das

ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥

Raam Naam Rav Rehiaa Thihu Loe ||3||

The Lord's Name is pervading the three worlds. ||3||

ਭੈਰਉ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧

Raag Bhaira-o Guru Amar Das

ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥

Kalijug Mehi Har Jeeo Eaek Hor Ruth N Kaaee ||

In Kali Yuga, it is the time for the One Dear Lord; it is not the time for anything else.

ਭੈਰਉ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧

Raag Bhaira-o Guru Amar Das

ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥

Naanak Guramukh Hiradhai Raam Naam Laehu Jamaaee ||4||10||

O Nanak, as Gurmukh, let the Lord's Name grow within your heart. ||4||10||

ਭੈਰਉ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੨

Raag Bhaira-o Guru Amar Das

ਭੈਰਉ ਮਹਲਾ ੩ ਘਰੁ ੨

Bhairo Mehalaa 3 Ghar 2

Bhairao, Third Mehl, Second House:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦

ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥

Dhubidhhaa Manamukh Rog Viaapae Thrisanaa Jalehi Adhhikaaee ||

The self-willed manmukhs are afflicted with the disease of duality; they are burnt by the intense fire of desire.

ਭੈਰਉ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੪

Raag Bhaira-o Guru Amar Das

ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥

Mar Mar Janmehi Thour N Paavehi Birathhaa Janam Gavaaee ||1||

They die and die again, and are reborn; they find no place of rest. They waste their lives uselessly. ||1||

ਭੈਰਉ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੪

Raag Bhaira-o Guru Amar Das

ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥

Maerae Preetham Kar Kirapaa Dhaehu Bujhaaee ||

O my Beloved, grant Your Grace, and give me understanding.

ਭੈਰਉ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੫

Raag Bhaira-o Guru Amar Das

ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥

Houmai Rogee Jagath Oupaaeiaa Bin Sabadhai Rog N Jaaee ||1|| Rehaao ||

The world was created in the disease of egotism; without the Word of the Shabad, the disease is not cured. ||1||Pause||

ਭੈਰਉ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੫

Raag Bhaira-o Guru Amar Das

ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥

Sinmrith Saasathr Parrehi Mun Kaethae Bin Sabadhai Surath N Paaee ||

There are so many silent sages, who read the Simritees and the Shaastras; without the Shabad, they have no clear awareness.

ਭੈਰਉ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੬

Raag Bhaira-o Guru Amar Das

ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥

Thrai Gun Sabhae Rog Viaapae Mamathaa Surath Gavaaee ||2||

All those under the influence of the three qualities are afflicted with the disease; through possessiveness, they lose their awareness. ||2||

ਭੈਰਉ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੭

Raag Bhaira-o Guru Amar Das

ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥

Eik Aapae Kaadt Leae Prabh Aapae Gur Saevaa Prabh Laaeae ||

O God, you save some, and you enjoin others to serve the Guru.

ਭੈਰਉ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੭

Raag Bhaira-o Guru Amar Das

ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥

Har Kaa Naam Nidhhaano Paaeiaa Sukh Vasiaa Man Aae ||3||

They obtain the treasure of the Name of the Lord; peace comes to abide within their minds. ||3||

ਭੈਰਉ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੮

Raag Bhaira-o Guru Amar Das

ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥

Chouthhee Padhavee Guramukh Varathehi Thin Nij Ghar Vaasaa Paaeiaa ||

The Gurmukhs dwell in the fourth state; they obtain a dwelling in the home of their own inner being.

ਭੈਰਉ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੯

Raag Bhaira-o Guru Amar Das

ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥

Poorai Sathigur Kirapaa Keenee Vichahu Aap Gavaaeiaa ||4||

The Perfect True Guru shows His Mercy to them; they eradicate their self-conceit from within. ||4||

ਭੈਰਉ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੯

Raag Bhaira-o Guru Amar Das

ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥

Eaekas Kee Sir Kaar Eaek Jin Brehamaa Bisan Rudhra Oupaaeiaa ||

Everyone must serve the One Lord, who created Brahma, Vishnu and Shiva.

ਭੈਰਉ (ਮਃ ੩) (੧੧) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੦

Raag Bhaira-o Guru Amar Das

ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥

Naanak Nihachal Saachaa Eaeko Naa Ouhu Marai N Jaaeiaa ||5||1||11||

O Nanak, the One True Lord is permanent and stable. He does not die, and He is not born. ||5||1||11||

ਭੈਰਉ (ਮਃ ੩) (੧੧) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੦

Raag Bhaira-o Guru Amar Das

ਭੈਰਉ ਮਹਲਾ ੩ ॥

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦

ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥

Manamukh Dhubidhhaa Sadhaa Hai Rogee Rogee Sagal Sansaaraa ॥

The self-willed manmukh is afflicted with the disease of duality forever; the entire universe is diseased.

ਭੈਰਉ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੧

Raag Bhaira-o Guru Amar Das

ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥

Guramukh Boojhehi Rog Gavaavehi Gur Sabadhee Veechaaraa ॥1॥

The Gurmukh understands, and is cured of the disease, contemplating the Word of the Guru's Shabad.

॥1॥

ਭੈਰਉ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੨

Raag Bhaira-o Guru Amar Das

ਹਰਿ ਜੀਉ ਸਤਸੰਗਤਿ ਮੇਲਾਇ ॥

Har Jeeo Sathasangath Maelaae ॥

O Dear Lord, please let me join the Sat Sangat, the True Congregation.

ਭੈਰਉ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੨

Raag Bhaira-o Guru Amar Das

ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥

Naanak This No Dhaee Vaddiaaee Jo Raam Naam Chith Laae ॥1॥ Rehaao ॥

O Nanak, the Lord blesses with glorious greatness, those who focus their consciousness on the Lord's Name. ॥1॥Pause॥

ਭੈਰਉ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੨

Raag Bhaira-o Guru Amar Das

ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥

Mamathaa Kaal Sabh Rog Viaapae Thin Jam Kee Hai Sir Kaaraa ॥

Death takes all those who are afflicted with the disease of possessiveness. They are subject to the Messenger of Death.

ਭੈਰਉ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੩

Raag Bhaira-o Guru Amar Das

ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥

Guramukh Praanee Jam Naerr N Aavai Jin Har Raakhiaa Our Dhhaaraa ॥2॥

The Messenger of Death does not even approach that mortal who, as Gurmukh, enshrines the Lord within his heart. ॥2॥

ਭੈਰਉ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੪

Raag Bhaira-o Guru Amar Das

ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥

Jin Har Kaa Naam N Guramukh Jaathaa Sae Jag Mehi Kaahae Aaeiaa ||

One who does not know the Lord's Name, and who does not become Gurmukh - why did he even come into the world?

ਭੈਰਉ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੪

Raag Bhaira-o Guru Amar Das

ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥

Gur Kee Saevaa Kadhae N Keenee Birathhaa Janam Gavaaeiaa ||3||

He never serves the Guru; he wastes his life uselessly. ||3||

ਭੈਰਉ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੫

Raag Bhaira-o Guru Amar Das

ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥

Naanak Sae Poorae Vaddabhaagee Sathigur Saevaa Laaeae ||

O Nanak, those whom the True Guru enjoins to His service, have perfect good fortune.

ਭੈਰਉ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੬

Raag Bhaira-o Guru Amar Das

ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥

Jo Eishhehi Soee Fal Paavehi Gurabaanee Sukh Paaeae ||4||2||12||

They obtain the fruits of their desires, and find peace in the Word of the Guru's Bani. ||4||2||12||

ਭੈਰਉ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੬

Raag Bhaira-o Guru Amar Das

ਭੈਰਉ ਮਹਲਾ ੩ ॥

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੦

ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥

Dhukh Vich Janmai Dhukh Marai Dhukh Vich Kaar Kamaae ||

In pain he is born, in pain he dies, and in pain he does his deeds.

ਭੈਰਉ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੭

Raag Bhaira-o Guru Amar Das

ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥

Garabh Jonee Vich Kadhae N Nikalai Bisattaa Maahi Samaae ||1||

He is never released from the womb of reincarnation; he rots away in manure. ||1||

ਭੈਰਉ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੭

Raag Bhaira-o Guru Amar Das

ਪ੍ਰਿਗੁ ਪ੍ਰਿਗੁ ਮਨਮੁਖਿ ਜਨਮੁ ਗਵਾਇਆ ॥

Dhhrig Dhhrig Manamukh Janam Gavaaeiaa ||

Cursed, cursed is the self-willed manmukh, who wastes his life away.

ਭੈਰਉ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੮

Raag Bhaira-o Guru Amar Das

ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥

Poorae Gur Kee Saev N Keenee Har Kaa Naam N Bhaaeiaa ||1|| Rehaao ||

He does not serve the Perfect Guru; he does not love the Name of the Lord. ||1||Pause||

ਭੈਰਉ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੮

Raag Bhaira-o Guru Amar Das

ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥

Gur Kaa Sabadh Sabh Rog Gavaaeae Jis No Har Jeeo Laaeae ||

The Word of the Guru's Shabad cures all diseases; he alone is attached to it, whom the Dear Lord attaches.

ਭੈਰਉ (ਮਃ ੩) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੦ ਪੰ. ੧੯

Raag Bhaira-o Guru Amar Das